

 Print Page

Sri Guru Granth Sahib

Displaying 367 of

ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥

Naanak Guramukh Naam Dhivaaeiaa ||4||4||56||

O Nanak, the Gurmukh is blessed with the Naam. ||4||4||56||

ਆਸਾ (ਮਃ ੪) (੫੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ॥

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭

ਗੁਣ ਗਾਵਾ ਗੁਣ ਬੋਲੀ ਬਾਣੀ ॥

Gun Gaavaa Gun Bolee Baanee ॥

I sing His Glorious Praises, and through the Word of His Bani, I speak His Glorious Praises.

ਆਸਾ (ਮਃ ੪) (੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੨

Raag Asa Guru Ram Das

ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥

Guramukh Har Gun Aakh Vakhaanee ||1||

As Gurmukh, I chant and recite the Glorious Praises of the Lord. ||1||

ਆਸਾ (ਮਃ ੪) (੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੨

Raag Asa Guru Ram Das

ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥

Jap Jap Naam Man Bhaeiaa Anandhaa ॥

Chanting and meditating on the Naam, my mind becomes blissful.

ਆਸਾ (ਮਃ ੪) (੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੨

Raag Asa Guru Ram Das

ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥

Sath Sath Sathigur Naam Dhirraeiaa Ras Gaaeae Gun Paramaanandhaa ||1|| Rehaao ॥

The True Guru has implanted the True Name of the True Lord within me; I sing His Glorious Praises, and taste the supreme ecstasy. ||1||Pause||

ਆਸਾ (ਮਃ ੪) (੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੩

Raag Asa Guru Ram Das

ਹਰਿ ਗੁਣ ਗਾਵੈ ਹਰਿ ਜਨ ਲੋਗਾ ॥

Har Gun Gaavai Har Jan Logaa ||

The humble servants of the Lord sing the Lord's Glorious Praises.

ਆਸਾ (ਮਃ ੪) (੫੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੩

Raag Asa Guru Ram Das

ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥

Vaddai Bhaag Paaeae Har Nirajogaa ||2||

By great good fortune, the detached, absolute Lord is obtained. ||2||

ਆਸਾ (ਮਃ ੪) (੫੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੪

Raag Asa Guru Ram Das

ਗੁਣ ਵਿਹੂਣ ਮਾਇਆ ਮਲੁ ਧਾਰੀ ॥

Gun Vihoon Maaeiaa Mal Dhhaaree ||

Those without virtue are stained by Maya's filth.

ਆਸਾ (ਮਃ ੪) (੫੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੪

Raag Asa Guru Ram Das

ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥

Vin Gun Janam Mueae Ahankaaree ||3||

Lacking virtue, the egotistical die, and suffer reincarnation. ||3||

ਆਸਾ (ਮਃ ੪) (੫੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੫

Raag Asa Guru Ram Das

ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥

Sareer Sarovar Gun Paragatt Keeeae ||

The ocean of the body yields pearls of virtue.

ਆਸਾ (ਮਃ ੪) (੫੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੫

Raag Asa Guru Ram Das

ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥

Naanak Guramukh Mathh Thath Kadteeeae ||4||5||57||

O Nanak, the Gurmukh churns this ocean, and discovers this essence. ||4||5||57||

ਆਸਾ (ਮਃ ੪) (੫੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੫

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭

ਨਾਮੁ ਸੁਣੀ ਨਾਮੋ ਮਨਿ ਭਾਵੈ ॥

Naam Sunee Naamo Man Bhaavai ||

I listen to the Naam, the Name of the Lord; the Naam is pleasing to my mind.

ਆਸਾ (ਮਃ ੪) (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੬

Raag Asa Guru Ram Das

ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥

Vaddai Bhaag Guramukh Har Paavai ||1||

By great good fortune, the Gurmukh obtains the Lord. ||1||

ਆਸਾ (ਮਃ ੪) (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੬

Raag Asa Guru Ram Das

ਨਾਮੁ ਜਪਹੁ ਗੁਰਮੁਖਿ ਪਰਗਾਸਾ ॥

Naam Japahu Guramukh Paragaasaa ||

Chant the Naam, as Gurmukh, and be exalted.

ਆਸਾ (ਮਃ ੪) (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੭

Raag Asa Guru Ram Das

ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥

Naam Binaa Mai Dhar Nehee Kaaee Naam Raviaa Sabh Saas Giraasaa ||1|| Rehaao ||

Without the Naam, I have no other support; the Naam is woven into all my breaths and morsels of food.

||1||Pause||

ਆਸਾ (ਮਃ ੪) (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੭

Raag Asa Guru Ram Das

ਨਾਮੈ ਸੁਰਤਿ ਸੁਨੀ ਮਨਿ ਭਾਈ ॥

Naamai Surath Sunee Man Bhaaee ||

The Naam illuminates my mind; listening to it, my mind is pleased.

ਆਸਾ (ਮਃ ੪) (੫੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੭

Raag Asa Guru Ram Das

ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥

Jo Naam Sunavai So Maeraa Meeth Sakhaaee ||2||

One who speaks the Naam - he alone is my friend and companion. ||2||

ਆਸਾ (ਮਃ ੪) (੫੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੮

Raag Asa Guru Ram Das

ਨਾਮਹੀਣ ਗਏ ਮੂੜ ਨੰਗਾ ॥

Naameheen Geae Moorr Nangaa ||

Without the Naam, the fools depart naked.

ਆਸਾ (ਮਃ ੪) (੫੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੮

Raag Asa Guru Ram Das

ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥

Pach Pach Mueae Bikh Dhaekh Pathangaa ||3||

They burn away to death, chasing the poison of Maya, like the moth chasing the flame. ||3||

ਆਸਾ (ਮਃ ੪) (੫੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੯

Raag Asa Guru Ram Das

ਆਪੇ ਥਾਪੇ ਥਾਪਿ ਉਥਾਪੇ ॥

Aapae Thhaapae Thhaap Outhhaapae ||

He Himself establishes, and, having established, disestablishes.

ਆਸਾ (ਮਃ ੪) (੫੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੯

Raag Asa Guru Ram Das

ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥

Naanak Naam Dhaevai Har Aapae ||4||6||58||

O Nanak, the Lord Himself bestows the Naam. ||4||6||58||

ਆਸਾ (ਮਃ ੪) (੫੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੦

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭

ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥

Guramukh Har Har Vael Vadhhaaee ||

The vine of the Lord's Name Har Har, has taken root in the Gurmukh.

ਆਸਾ (ਮਃ ੪) (੫੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੦

Raag Asa Guru Ram Das

ਫਲ ਲਾਗੇ ਹਰਿ ਰਸਕ ਰਸਾਈ ॥੧॥

Fal Laagae Har Rasak Rasaaee ||1||

It bears the fruit of the Lord; its taste is so tasty! ||1||

ਆਸਾ (ਮਃ ੪) (੫੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੦

Raag Asa Guru Ram Das

ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥

Har Har Naam Jap Anath Tharangaa ||

Chant the Name of the Lord, Har, Har, in endless waves of joy.

ਆਸਾ (ਮਃ ੪) (੫੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੧

Raag Asa Guru Ram Das

ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥

Jap Jap Naam Guramath Saalaahee Maariaa Kaal Jamakankar Bhueiangaa ||1|| Rehaao ||

Chant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||

ਆਸਾ (ਮਃ ੪) (੫੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੧

Raag Asa Guru Ram Das

ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥

Har Har Gur Mehi Bhagath Rakhaaee ||

The Lord has implanted His devotional worship in the Guru.

ਆਸਾ (ਮਃ ੪) (੫੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੨

Raag Asa Guru Ram Das

ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥

Gur Thuthaa Sikh Dhaevai Maerae Bhaaee ||2||

When the Guru is pleased, He bestows it upon His Sikh, O my siblings of Destiny. ||2||

ਆਸਾ (ਮਃ ੪) (੫੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੨

Raag Asa Guru Ram Das

ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥

Houmai Karam Kishh Bidhh Nehee Jaanai ||

One who acts in ego, knows nothing about the Way.

ਆਸਾ (ਮਃ ੪) (੫੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੩

Raag Asa Guru Ram Das

ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥

Jio Kunchar Naae Khaak Sir Shhaanai ||3||

He acts like an elephant, who takes a bath, and then throws dust on his head. ||3||

ਆਸਾ (ਮਃ ੪) (੫੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੩

Raag Asa Guru Ram Das

ਜੇ ਵਡ ਭਾਗ ਹੋਵਹਿ ਵਡ ਉਚੇ ॥

Jae Vadd Bhaag Hovehi Vadd Oochae ||

If one's destiny is great and exalted,

ਆਸਾ (ਮਃ ੪) (੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੩

Raag Asa Guru Ram Das

ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥

Naanak Naam Japehi Sach Soochae ||4||7||59||

O Nanak, one chants the Naam, the Name of the Immaculate, True Lord. ||4||7||59||

ਆਸਾ (ਮਃ ੪) (੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੪

Raag Asa Guru Ram Das

ਆਸਾ ਮਹਲਾ ੪ ॥

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੭

ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥

Har Har Naam Kee Man Bhookh Lagaaee ||

My mind suffers hunger for the Name of the Lord, Har, Har.

ਆਸਾ (ਮਃ ੪) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫

Raag Asa Guru Ram Das

ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥

Naam Suniai Man Thripathai Maerae Bhaaee ||1||

Hearing the Naam, my mind is satisfied, O my Siblings of Destiny. ||1||

ਆਸਾ (ਮਃ ੪) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫

Raag Asa Guru Ram Das

ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥

Naam Japahu Maerae Gurasikh Meethaa ||

Chant the Naam, O my friends, O GurSikhs.

ਆਸਾ (ਮਃ ੪) (੬੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੫

Raag Asa Guru Ram Das

ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥

Naam Japahu Naamae Sukh Paavahu Naam Rakhahu Guramath Man Cheethaa ||1|| Rehaao ||

Chant the Naam, and through the Naam, obtain peace; through the Guru's Teachings, enshrine the Naam in your heart and mind. ||1||Pause||

ਆਸਾ (ਮਃ ੪) (੬੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੭ ਪੰ. ੧੬

Raag Asa Guru Ram Das

ਨਾਮੋ ਨਾਮੁ ਸੁਣੀ ਮਨੁ ਸਰਸਾ ॥

Naamo Naam Sunee Man Sarasaa ||

Hearing the Naam, the Name of the Lord, the mind is in bliss.

ਆਸਾ (ਮਃ ੪) (੬੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੬

Raag Asa Guru Ram Das

ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥

Naam Laahaa Lai Guramath Bigasaa ||2||

Reaping the profit of the Naam, through the Guru's Teachings, my soul has blossomed forth. ||2||

ਆਸਾ (ਮਃ ੪) (੬੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੭

Raag Asa Guru Ram Das

ਨਾਮ ਬਿਨਾ ਕੁਸਟੀ ਮੋਹ ਅੰਧਾ ॥

Naam Binaa Kusattee Moh Andhhaa ||

Without the Naam, the mortal is a leper, blinded by emotional attachment.

ਆਸਾ (ਮਃ ੪) (੬੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੭

Raag Asa Guru Ram Das

ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥

Sabh Nihafal Karam Keeeeae Dhukh Dhhandhhaa ||3||

All his actions are fruitless; they lead only to painful entanglements. ||3||

ਆਸਾ (ਮਃ ੪) (੬੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੮

Raag Asa Guru Ram Das

ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥

Har Har Har Jas Japai Vaddabhaagee ||

The very fortunate ones chant the Praises of the Lord, Har, Har, Har.

ਆਸਾ (ਮਃ ੪) (੬੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੮

Raag Asa Guru Ram Das

ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥

Naanak Guramath Naam Liv Laagee ||4||8||60||

O Nanak, through the Guru's Teachings, one embraces love for the Naam. ||4||8||60||

ਆਸਾ (ਮਃ ੪) (੬੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੭ ਪੰ. ੧੮

Raag Asa Guru Ram Das

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੮

